

ਬਿਲਾਵਲੁ ਮਹਲਾ ੫ ॥

ਐਸੀ ਕਿਰਪਾ ਮੋਹਿ ਕਰਹੁ ॥

ਸੰਤਹ ਚਰਣ ਹਮਾਰੇ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥

ਗੁਰ ਕੇ ਸਬਦੁ ਮੇਰੇ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥

ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ ॥੧॥

ਜੋ ਤੁਮੁ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ ॥

ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥

bilaaval mahalaa panjavaa ||

aaisee kirapaa moh karahu ||

sa(n)tehar charan hamaaro maathaa nain dharas tan dhoor parahu ||1|| rahaau ||

gur ko sabadh merai heearai baasai har naamaa man sa(n)g dharahu ||

tasakar pa(n)ch nivaarahu ttaakur sagalo bharamaa hom jarahu ||1||

jo tum(h) karahu soiee bhal maanai bhaavan dhubidhaa dhoor Tarahu ||

naanak ke prabh tum hee dhaate sa(n)tasa(n)g le moh audharahu ||2||3||119||

Bilaaval, Fifth Mehla:

Bless me with such mercy, Lord,

that my forehead may touch the feet of the Saints, and my eyes may behold the Blessed Vision of their Darshan, and my body may fall at the dust of their feet. ||1||Pause||

May the Word of the Guru's Shabad abide within my heart, and the Lord's Name be enshrined within my mind.

Drive out the five thieves, O my Lord and Master, and let my doubts all burn like incense. ||1||

Whatever You do, I accept as good; I have driven out the sense of duality.

You are Nanak's God, the Great Giver; in the Congregation of the Saints, emancipate me. ||2||3||119||